

## ਰੈਜ਼ੀਡੈਂਸ਼ੀਅਲ ਹੈਬਿਲੀਟੇਸ਼ਨ ਸੈਂਟਰ ਵਿਖੇ ਦੇਖਭਾਲ ਦੀਆਂ ਲਾਗਤਾਂ ਦਾ ਭੁਗਤਾਨ ਕਰਨਾ ਤੁਹਾਡੀ ਜ਼ਿੰਮੇਵਾਰੀ Your Responsibility to Pay Towards Costs of Care at the Residential Habilitation Center

ਨੂੰ:

ਤੋਂ:

ਤੁਹਾਨੂੰ ਡਿਪਾਰਟਮੈਂਟ ਆਫ਼ ਸੋਸ਼ਲ ਐਂਡ ਹੈਲਥ ਸਰਵਿਸਿਜ਼ (DSHS) ਦੇ ਇੱਕ ਭਾਗ ਰੈਜ਼ੀਡੈਂਸ਼ੀਅਲ ਹੈਬਿਲੀਟੇਸ਼ਨ ਸੈਂਟਰ (RHC) ਵਿੱਚ ਇੱਕ ਨਵੇਂ ਨਿਵਾਸੀ ਹੋਣ ਦੇ ਨਾਤੇ, ਇੱਕ ਨੋਟਿਸ ਪ੍ਰਾਪਤ ਹੋ ਸਕਦਾ ਹੈ ਕਿ ਤੁਸੀਂ ਆਪਣੀ ਦੇਖਭਾਲ ਦੇ ਹਿੱਸੇ ਲਈ ਭੁਗਤਾਨ ਕਰਨ ਲਈ ਜ਼ਿੰਮੇਵਾਰ ਹੋ। ਇਸਨੂੰ ਨੋਟਿਸ ਆਫ਼ ਫਾਈਨਡਿੰਗ ਆਫ਼ ਰਿਸਪੌਂਸੀਬਿਲਿਟੀ (NFR) ਕਿਹਾ ਜਾਂਦਾ ਹੈ ਅਤੇ ਜੇ ਰਕਮ ਤੁਸੀਂ ਅਦਾ ਕਰਨੀ ਹੈ ਉਸਨੂੰ ਭਾਗੀਦਾਰੀ ਕਿਹਾ ਜਾਂਦਾ ਹੈ। NFR ਸ਼ੁਰੂ ਵਿੱਚ ਤੁਹਾਡੇ ਕੋਲ ਕਮਿਊਨਿਟੀ ਸਰਵਿਸ ਆਫਿਸ (CSO) ਦੁਆਰਾ ਅਤੇ ਤੁਹਾਡੀ ਭਾਗੀਦਾਰੀ ਵਿੱਚ ਕਿਸੀ ਬਦਲਾਅ ਹੋਣ 'ਤੇ ਭੇਜਿਆ ਜਾਵੇਗਾ।

ਜਦੋਂ ਤੁਹਾਡੇ ਵਿੱਤੀ ਸਰੋਤ ਅਤੇ ਖਰਚੇ ਤਬਦੀਲ ਜਾਂਦੇ ਹਨ ਤਾਂ ਇਹ ਭਾਗੀਦਾਰੀ ਦੇ ਤੌਰ 'ਤੇ ਤੁਹਾਡੇ ਦੁਆਰਾ ਅਦਾ ਕੀਤੀ ਜਾਣ ਵਾਲੀ ਰਕਮ ਨੂੰ ਪ੍ਰਭਾਵਿਤ ਕਰੇਗਾ। ਤੁਹਾਡੀ ਭਾਗੀਦਾਰੀ ਦੀ ਰਕਮ ਵਿੱਚ ਤਬਦੀਲੀ ਹੋਣ 'ਤੇ ਕਮਿਊਨਿਟੀ ਸਰਵਿਸ ਆਫਿਸ (CSO) ਤੁਹਾਨੂੰ ਸੂਚਿਤ ਕਰੇਗਾ।

RHC ਵਿਖੇ ਤੁਹਾਡੇ ਠਹਿਰਣ ਦੇ ਵਿੱਤੀ ਹਿੱਸੇ ਦੇ ਪ੍ਰਬੰਧਨ ਵਿੱਚ ਤਿੰਨ ਸੰਸਥਾਵਾਂ ਸ਼ਾਮਲ ਹਨ।

- 1) RHC ਤੁਹਾਡੇ ਨਿਵਾਸ ਦੇ ਦੌਰਾਨ ਸੇਵਾਵਾਂ ਅਤੇ ਸਹਾਇਤਾ ਪ੍ਰਦਾਨ ਕਰੇਗਾ। ਉਹ ਤੁਹਾਡੇ ਰੋਜ਼ਾਨਾ ਦੇ ਵਿੱਤੀ ਰਿਕਾਰਡਾਂ ਦੇ ਮੁੱਖ ਪ੍ਰਬੰਧਕ ਵੀ ਹੋਣਗੇ।
- 2) ਕਮਿਊਨਿਟੀ ਸਰਵਿਸ ਆਫਿਸ (CSO) ਤੁਹਾਡੀ ਵਿੱਤੀ ਯੋਗਤਾ ਨਿਰਧਾਰਤ ਕਰੇਗਾ ਅਤੇ ਤੁਹਾਡੀ ਭਾਗੀਦਾਰੀ ਜ਼ਿੰਮੇਵਾਰੀ ਵੀ ਨਿਰਧਾਰਤ ਕਰੇਗਾ।
- 3) ਆਫਿਸ ਆਫ਼ ਫਾਈਨਡਿੰਗ ਰਿਕਵਰੀ (OFR) ਤੁਹਾਡੀ ਭਾਗੀਦਾਰੀ ਨੂੰ ਇਕੱਠਾ ਕਰਨ ਲਈ ਜ਼ਿੰਮੇਵਾਰ ਹੈ ਅਤੇ ਤੁਹਾਡੇ ਖਾਤੇ ਦੀਆਂ ਲੈਣ-ਦੇਣ ਦੀ ਗਤੀਵਿਧੀਆਂ ਦਾ ਪੂਰਾ ਰਿਕਾਰਡ ਕਾਇਮ ਰੱਖਦਾ ਹੈ। OFR ਦੁਆਰਾ ਤੁਹਾਨੂੰ ਮਹੀਨਾਵਾਰ ਇੱਕ ਸਟੇਟਮੈਂਟ ਡਾਕ ਰਾਹੀਂ ਭੇਜੀ ਜਾਂਦੀ ਹੈ।

DSHS ਤੁਹਾਡੀ ਆਮਦਨੀ ਅਤੇ ਖਰਚਿਆਂ ਬਾਰੇ ਜਾਣਕਾਰੀ ਦੀ ਮੰਗ ਕਰੇਗਾ ਅਤੇ ਇਸ ਜਾਣਕਾਰੀ ਦੇ ਆਧਾਰ 'ਤੇ ਕਮਿਊਨਿਟੀ ਸਰਵਿਸ ਆਫਿਸ (CSO) ਭਾਗੀਦਾਰੀ ਵਜੋਂ ਤੁਹਾਡੇ ਰਾਹੀਂ ਅਦਾ ਕੀਤੀ ਜਾਣ ਵਾਲੀ ਰਕਮ ਦਾ ਪਤਾ ਲਗਾਏਗੀ। ਇਹ ਭਾਗੀਦਾਰੀ ਉਹ ਰਕਮ ਹੈ ਜੋ ਤੁਸੀਂ RHC ਵਿਖੇ ਤੁਹਾਡੀ ਦੇਖਭਾਲ ਦੀ ਲਾਗਤ ਲਈ ਮਹੀਨਾਵਾਰ ਅਦਾ ਕਰਨੀ ਹੈ। ਤੁਹਾਡਾ ਨੋਟਿਸ ਆਫ਼ ਫਾਈਨਡਿੰਗ ਆਫ਼ ਰਿਸਪੌਂਸੀਬਿਲਿਟੀ (NFR) ਤੁਹਾਨੂੰ ਸਾਡੇ ਨੋਟਿਸ ਆਫ਼ ਪਾਰਟੀਸਿਪੇਸ਼ਨ ਦੇ ਨਾਲ ਭੇਜਿਆ ਜਾਵੇਗਾ। ਤੁਹਾਡੇ ਨੋਟਿਸ ਆਫ਼ ਪਾਰਟੀਸਿਪੇਸ਼ਨ ਵਿੱਚ ਤੁਹਾਡੀ ਬਕਾਇਆ ਰਕਮ ਅਤੇ ਤੁਹਾਡਾ ਭੁਗਤਾਨ ਭੇਜਣ ਦਾ ਪਤਾ ਸ਼ਾਮਲ ਹੋਵੇਗਾ। ਤੁਹਾਨੂੰ ਇੱਕ ਮਹੀਨਾਵਾਰ ਬਿਲਿੰਗ ਸਟੇਟਮੈਂਟ ਦੇ ਨਾਲ ਇੱਕ ਰਿਟਰਨ ਲਿਫਾਫ਼ੇ ਅਤੇ ਇੱਕ ਕੂਪਨ ਪ੍ਰਾਪਤ ਹੋਵੇਗਾ। ਕੂਪਨ ਨੂੰ ਤੁਹਾਡੇ ਭੁਗਤਾਨ ਦੇ ਨਾਲ ਸ਼ਾਮਲ ਕਰਨ ਦੀ ਲੋੜ ਹੁੰਦੀ ਹੈ। ਜੇਕਰ ਤੁਹਾਡਾ ਕੋਈ ਕਾਨੂੰਨੀ ਪ੍ਰਤੀਨਿਧੀ ਹਨ ਤਾਂ ਉਹ ਤੁਹਾਡੀ ਭਾਗੀਦਾਰੀ ਦੀ ਗਣਨਾ ਕਰਨ ਲਈ ਬੇਨਤੀ ਕੀਤੀ ਜਾਣਕਾਰੀ ਪ੍ਰਦਾਨ ਕਰਨ ਵਾਸਤੇ ਜ਼ਿੰਮੇਵਾਰ ਹੋਣਗੇ।

DSHS ਕਮਿਊਨਿਟੀ ਸਰਵਿਸ ਆਫਿਸ (CSO), WAC 388-513-1380 ਦੇ ਅਨੁਸਾਰ ਤੁਹਾਡੀ ਜ਼ਿੰਮੇਵਾਰੀ ਦੀ ਗਣਨਾ ਕਰਦਾ ਹੈ ਅਤੇ ਇਹ ਰਕਮ ਉਹਨਾਂ ਦੇ ਪੱਤਰ ਵਿੱਚ ਸ਼ਾਮਲ ਕੀਤੀ ਜਾਂਦੀ ਹੈ। CSO ਤੁਹਾਡੀ ਭਾਗੀਦਾਰੀ ਦੀ ਲਾਗਤ, ਹੇਠਾਂ ਦੀ ਜਾਂਚ ਦੇ ਆਧਾਰ 'ਤੇ ਨਿਰਧਾਰਤ ਕਰੇਗਾ:

- ਪੂਰਕ ਸੁਰੱਖਿਆ ਆਮਦਨ (SSI) ਸਮੇਤ ਆਮਦਨ ਅਤੇ ਮਿਹਨਤਾਨਾ
- ਸੰਪਤੀ ਦੀ ਵਿਕਰੀ ਜਾਂ ਟ੍ਰਾਂਸਫਰ ਸਮੇਤ \$2,000 ਦੀ ਸੀਮਾ ਤੋਂ ਉੱਪਰ ਦੇ ਸਰੋਤ
- ਰਾਜ ਅਤੇ/ਜਾਂ ਸੰਘੀ ਟੈਕਸ
- ਕੋਰਟ-ਆਰਡਰ ਫੀਸਾਂ, ਜੋ ਤੁਸੀਂ ਆਪਣੇ ਕਾਨੂੰਨੀ ਸਰਪ੍ਰਸਤ ਨੂੰ ਅਦਾ ਕਰਦੇ ਹੋ
- ਜੀਵਨਸਾਥੀ ਦਾ ਸਮਰਥਨ
- ਬਾਲ-ਸਹਾਇਤਾ ਜਾਂ ਪਰਿਵਾਰ ਦੇ ਰੱਖ-ਰਖਾਅ ਦੇ ਖਰਚੇ
- ਸਿਹਤ ਬੀਮਾ ਪ੍ਰੀਮੀਅਮ ਵਿੱਚ ਬਦਲਾਵ ਸਮੇਤ ਮੈਡੀਕਲ ਖਰਚੇ
- ਕਮਿਊਨਿਟੀ ਵਿੱਚ ਘਰ ਦੇ ਰੱਖ-ਰਖਾਅ ਦੀ ਲਾਗਤ, ਕੁਝ ਖਾਸ ਹਾਲਤਾਂ ਵਿੱਚ

ਤੁਹਾਡੀ ਦੇਖਭਾਲ ਦੀ ਲਾਗਤ ਦਾ ਭੁਗਤਾਨ ਕਰਨ ਦੀ ਜ਼ਿੰਮੇਵਾਰੀ RCW 43.20B.430, 43.20B.435, ਅਤੇ WAC 388-835-0940 ਵਿੱਚ ਦਿੱਤੀ ਗਈ ਹੈ। ਜੇਕਰ ਤੁਸੀਂ ਇਸ ਕਰਜ਼ ਦਾ ਭੁਗਤਾਨ ਕਰਨ ਵਿੱਚ ਅਸਫਲ ਰਹਿੰਦੇ ਹੋ, ਤਾਂ ਵਿਭਾਗ ਤੁਹਾਡੇ ਖਿਲਾਫ਼ ਉਗਰਾਰੀ ਦੀ ਅਗਲੀ ਕਾਰਵਾਈ ਕਰ ਸਕਦਾ ਹੈ। ਜੇਕਰ ਤੁਸੀਂ ਕਿਸੀ ਖੋਜ(ਫਾਈਨਡਿੰਗ) ਨਾਲ ਸਹਿਮਤ ਨਹੀਂ ਹੋ ਤਾਂ ਤੁਹਾਨੂੰ ਪ੍ਰਬੰਧਕੀ ਸੁਣਵਾਈ ਲਈ ਬੇਨਤੀ ਕਰਨ ਦਾ ਮੌਕਾ ਦਿੱਤਾ ਜਾਵੇਗਾ।

ਹੇਠਾਂ ਮੇਰੇ ਦਸਤਖਤ ਦੁਆਰਾ ਮੈਂ ਦਾਅਵਾ ਕਰਦਾ ਹਾਂ ਕਿ ਮੈਂ ਇਹ ਦਸਤਾਵੇਜ਼ ਪ੍ਰਾਪਤ ਕੀਤਾ ਅਤੇ ਪੜ੍ਹਿਆ ਹੈ:

ਕਲਾਇੰਟ / ਕਾਨੂੰਨੀ ਪੇਸ਼ਕਰਤਾ

ਤਾਰੀਖ

## **Instructions**

### **When is this form used?**

The form is to be used when a new client is admitted as a long term stay client to a Residential Habilitation Center.

### **Who must receive this form?**

This form is intended to be handed out to the client and/or the client's representative during admission to the RHC. If the client representative is not present at admission the form should be mailed to them requesting return.

### **Who is responsible to ensure this form is received?**

The admissions coordinator will give the form out as part of this admissions package. They will ask the client and/or representative to read and sign the form, keep the original, and give a copy back to the representative.